

ਕਲੀਸੀਆ ਦਾ ਆਉਣਾ

ਰਸੂਲਾਂ ਦੇ ਕੰਮ ਕਿਤਾਬ ਵਿਚ ਹੈਰਾਨ ਕਰਨ ਵਾਲੀ ਇਕ ਹੋਰ ਗੱਲ ਹੋਈ ਜਿਸ ਨਾਲ ਆਪਣੇ ਮਸੀਹ ਵਿਚ ਖੁਦਾ ਦੇ ਵਾਅਦਿਆਂ ਦੇ ਚਰਮ ਦਾ ਪਤਾ ਲੱਗਿਆ। ਇਸ ਤੋਂ ਪਹਿਲਾਂ ਕੀਤੀਆਂ ਗਈ ਸਭ ਨਬੂਵਤਾਂ ਪੂਰੀਆਂ ਹੋਈਆਂ ਅਤੇ ਅੱਜ ਵੀ ਮਨੁੱਖ ਦੇ ਨਾਲ ਖੁਦਾ ਦੇ ਸਬੰਧ ਦਾ ਚਰਮ ਹੈ। ਇਸ ਤੋਂ ਪਹਿਲਾਂ ਮਨੁੱਖ ਨੂੰ ਕਦੇ ਕੋਈ ਅਜਿਹੀ ਬਰਕਤ, ਮੌਕਾ ਜਾਂ ਖੁਦਾ ਦੇ ਨਾਲ ਨਹੀਂ ਜੋੜਿਆ ਗਿਆ ਸੀ।

ਇਹ ਨਵੀਂ ਬਰਕਤ ਕਲੀਸੀਆਂ ਸੀ। ਅਸਲ 'ਚ ਨਵੇਂ ਨੇਮ ਵਿਚ 'ਕਲੀਸੀਆ' ਸ਼ਬਦ ਪਹਿਲੀ ਵਾਰ ਉਸ ਸੰਦਰਭ ਵਿਚ ਮਿਲਦਾ ਹੈ, ਜਿੱਥੇ ਯਿਸੂ ਨੇ ਦਾਅਵਾ ਕੀਤਾ ਕਿ 'ਮੈਂ ... ਆਪਣੀ ਕਲੀਸੀਆ ਬਣਾਵਾਂਗਾ' (ਮੱਤੀ 16: 18)। ਇਸ ਸ਼ਬਦ ਦੀ ਪਹਿਲੀ ਵਾਰ ਵਰਤੋਂ ਰਸੂਲਾਂ ਦੇ ਕੰਮ 5: 11 ਵਿਚ ਹੁੰਦੀ ਹੈ, ਜਦ 'ਸਾਰੀ ਕਲੀਸੀਆ ਤੇ ... ਵੱਡਾ ਭੈਅ ਛਾ ਗਿਆ।' ਰਸੂਲਾਂ ਦੇ ਕੰਮ 2: 47 ਵਿਚ ਭਾਵੇਂ KJV ਵਾਲੀ ਬਾਈਬਲ ਵਿਚ ਚਰਚ (ਜਾਂ) 'ਕਲੀਸੀਆ' ਸ਼ਬਦ ਦੀ ਵਰਤੋਂ ਹੋਈ ਹੈ, ਪਰ ਮੂਲ ਯੂਨਾਨੀ ਲਿਖਤ ਵਿਚ ਉਸ ਆਇਤ ਵਿਚ ਇਹ ਸ਼ਬਦ ਨਹੀਂ ਮਿਲਦਾ। KJV ਵਾਲੀ ਬਾਈਬਲ ਦਾ ਇਹ ਅਨੁਵਾਦ ਇਸ ਤਰ੍ਹਾਂ ਹੈ, 'ਬਚਾਏ ਜਾਣ ਵਾਲਿਆਂ ਨੂੰ ਪ੍ਰਭੂ ਕਲੀਸੀਆ ਵਿਚ ਮਿਲਾ ਲੈਂਦਾ ਸੀ।' ਪੰਜਾਬੀ ਬਾਈਬਲ 'ਉਨ੍ਹਾਂ ਵਿਚ ਰਲਾ ਦਿੰਦਾ ਸੀ' ਦੱਸਦੀ ਹੈ।

ਨਵੇਂ ਨੇਮ ਵਿਚ 'ਕਲੀਸੀਆ' ਅਤੇ 'ਕਲੀਸੀਆਵਾਂ' ਸ਼ਬਦ 114 ਵਾਰ ਮਿਲਦਾ ਹੈ, 20 ਵਾਰ ਤਾਂ ਸਿਰਫ ਪ੍ਰਕਾਸ਼ ਦੀ ਪੋਥੀ ਵਿਚ ਹੀ ਵਰਤਿਆ ਗਿਆ ਹੈ। ਬਾਈਬਲ ਦੇ ਵਿਦਿਆਰਥੀਆਂ ਦੇ ਮਨ 'ਚ ਇਸ ਸ਼ਬਦ ਦੀ ਖਾਸ ਥਾਂ ਹੈ। 33 ਈਸਵੀ ਵਿਚ ਯਿਸੂ ਦੇ ਕੰਮ ਰਾਹੀਂ ਮਸੀਹੀ ਲੋਕਾਂ ਦੇ ਮਨਾਂ ਵਿਚ ਲਿਆਂਦਾ ਇਹ ਸ਼ਬਦ ਦੁਨੀਆਂ ਲਈ ਕੁਝ ਨਵਾਂ ਸੀ, ਅਤੇ ਲੋਕਾਂ ਦੀ ਉਸ ਜਮਾਤ ਨੂੰ ਜੋ ਉਸਦੀ ਦੇਹ ਹੈ, ਪ੍ਰਭੂ ਵੱਲੋਂ ਅਨੰਤਕਾਲ ਵਿਚ ਬਚਾਏ ਜਾਣ ਅਤੇ ਇਨਾਮ ਦੇਣ ਦਾ ਵਾਅਦਾ ਕੀਤਾ ਗਿਆ ਹੈ (ਅਫਸੀਆਂ 1: 22, 23; 5: 23)।

ਰਸੂਲਾਂ ਦੇ ਕੰਮ ਕਿਤਾਬ ਦੀ ਕਹਾਣੀ ਤੋਂ ਪਤਾ ਲਗਦਾ ਹੈ ਕਿ ਬਹੁਤ ਸਾਰੀਆਂ ਥਾਂਵਾਂ ਤੇ ਕਲੀਸੀਆਵਾਂ ਪਹਿਲਾਂ ਹੀ ਕਾਇਮ ਸਨ (ਰਸੂਲਾਂ ਦੇ ਕੰਮ 9: 31; 11: 26; 14: 23; 20: 17)। ਇੰਜੀਲ ਜਿੱਥੇ ਵੀ ਸੁਣਾਈ ਗਈ, ਲੋਕਾਂ ਨੇ ਵਿਸ਼ਵਾਸ ਨਾਲ ਹੁਕਮ ਮੰਨਿਆ, ਅਤੇ ਉੱਥੇ ਬੰਦਗੀ ਕਰਨ ਵਾਲਿਆਂ ਦੀ ਇਕ ਮੰਡਲੀ ਬਣ ਗਈ, ਜਿਸ ਨੂੰ 'ਕਲੀਸੀਆ' ਆਖਿਆ ਜਾਣ ਲੱਗਾ। ਰਸੂਲਾਂ ਦੇ ਕੰਮ ਕਿਤਾਬ ਇਨ੍ਹਾਂ ਪ੍ਰਾਪਤੀਆਂ ਦਾ ਇਤਿਹਾਸ ਦੱਸਦੀ ਹੈ।

ਕੁਝ ਖਾਸ

ਅੰਗ੍ਰੇਜ਼ੀ ਸ਼ਬਦ ‘‘ਚਰਚ’’ ਲਈ ਯੂਨਾਨੀ ਸ਼ਬਦ *ਇਕਲੇਸੀਆ* ਦੇ ਸ਼ਬਦ *ਇਕ* ਅਤੇ *ਕੇਲੀਅਨ* ਤੋਂ ਬਣਿਆ ਹੈ, ਜਿਸ ਵਿਚ *ਇਕ* ਤੋਂ ਭਾਵ ‘‘ਬਾਹਰ’’ ਅਤੇ *ਕੇਲੀਅਨ* ਤੋਂ ਭਾਵ ‘‘ਸੱਦਣਾ’’ ਹੈ। ਇਸ ਤਰ੍ਹਾਂ *ਇਕਲੇਸੀਆ* ਤੋਂ ਭਾਵ ਹੈ ‘‘ਸੱਦੇ ਹੋਏ ਲੋਕ।’’ ਇਹਦੀ ਵਰਤੋਂ ਵੱਖੋ ਵੱਖ ਧਾਰਮਿਕ, ਸਮਾਜਿਕ ਜਾਂ ਸਿਆਸੀ ਗੁੱਟਾਂ ਲਈ ਕੀਤੀ ਜਾ ਸਕਦੀ ਹੈ। ਪਹਿਲੀ ਸਦੀ ਵਿਚ ਇਸ ਸ਼ਬਦ ਦੀ ਵਰਤੋਂ ਕਿਸੇ ਖਾਸ ਕਾਰਜ ਨੂੰ ਕਰਨ ਲਈ ਇਕੱਠੇ ਹੋਏ ਲੋਕਾਂ ਦੀ ਜਮਾਤ ਲਈ ਕੀਤੀ ਜਾਂਦੀ ਸੀ ਭਾਵੇਂ ਉਹ ਧਾਰਮਿਕ ਹੋਣ ਜਾਂ ਕੋਈ ਹੋਰ। ਯਿਸੂ ਨੇ ਯੂਨਾਨੀ ਭਾਸ਼ਾ ਦੇ ਇਕ ਆਮ ਸ਼ਬਦ ਨੂੰ ਲੈ ਕੇ ਹਮੇਸ਼ਾ ਲਈ ਇਕ ਖਾਸ ਧਾਰਮਿਕ ਅਰਥ ਦੇ ਦਿੱਤਾ ਸੀ।²

ਮੂਲ ਵਿਚ *ਇਕਲੇਸੀਆ* ਦਾ ਮਤਲਬ ਸਿਰਫ ਦੁਨਿਆਵੀ ਸੀ, ਜਿਹਦੀ ਵਰਤੋਂ ਪਿੰਡ ਜਾਂ ਸ਼ਹਿਰਾਂ ਦੀਆਂ ਆਮ ਸਭਾਵਾਂ ਲਈ ਕੀਤੀ ਜਾਂਦੀ ਸੀ। ਲੀਡਰ ਲੋਕ ‘‘ਸੱਦੇ ਹੋਏ’’ ਹੁੰਦੇ ਸਨ ਜੋ ਆਮ ਮਾਮਲਿਆਂ ਵਿਚ ਆਪਣੇ ਸਮਾਜ ਦੀ ਰਹਿਨੁਮਾਈ ਕਰਦੇ ਸਨ।

ਇਕਲੇਸੀਆ ਦੀ ਇਕ ਹੋਰ ਦੁਨਿਆਵੀ ਵਰਤੋਂ ਲੋਕਾਂ ਦੀ ਸਭਾ ਹੈ, ਭਾਵੇਂ ਇਹ ਕਿਸੇ ਵੀ ਤਰ੍ਹਾਂ ਦੀ ਹੋਵੇ। ਕਿਸੇ ਵੀ ਮਕਸਦ ਲਈ ਜਦ ਕੋਈ ਸਭਾ ਸੱਦੀ ਜਾਂਦੀ ਸੀ, ਤਾਂ ਇਕੱਠੇ ਹੋਏ ਲੋਕਾਂ ਜਾ ਜਮਾਤ ਲਈ *ਇਕਲੇਸੀਆ* ਸ਼ਬਦ ਦੀ ਵਰਤੋਂ ਹੁੰਦੀ ਸੀ। ਦੇਮੋਤਰਿਉਸ ਵੱਲੋਂ ਪੌਲੁਸ ਦੀ ਨਿੰਦਾ ਕਰਨ ਦੇ ਬਾਅਦ ਜਮ੍ਹਾਂ ਹੋਈ ਭੀੜ ਨਾਲ ਅਫ਼ਸੂਸ ਵਿਚ ਦੰਗਾ ਹੋਣ ਵੇਲੇ ਤਿੰਨ ਵਾਰ ਇਸ ਸ਼ਬਦ ਦੀ ਵਰਤੋਂ ਭੀੜ ਲਈ ਹੋਈ ਹੈ (ਰਸੂਲਾਂ ਦੇ ਕੰਮ 19:30, 32, 43)। ਸ਼ਹਿਰ ਦੇ ਸੰਤਰੀ ਨੇ ‘‘ਸਭਾ’’ ਭਾਵ ਕਲੀਸੀਆ ਭੰਗ ਕਰ ਦਿੱਤੀ ਇਥੇ ਇਸ ਸ਼ਬਦ ਦੀ ਵਰਤੋਂ ਉਸ ਮੌਕੇ ਤੇ ਲੋਕਾਂ ਦੀ ਖਾਸ ਸਭਾ ਲਈ ਹੀ ਹੋਈ ਹੈ।

ਇਕਲੇਸੀਆ ਸ਼ਬਦ ਦੇ ਕਈ ਰੂਹਾਨੀ ਇਸਤੇਮਾਲ ਹਨ। (1) ਇਸ ਸ਼ਬਦ ਦੀ ਵਰਤੋਂ ਉਹਦੇ ਲਈ ਕੀਤੀ ਜਾਂਦੀ ਹੈ ਜਿਹਨੂੰ ਬਣਾਉਣ ਦਾ ਵਾਅਦਾ ਯਿਸੂ ਨੇ ਕੀਤਾ ਸੀ (ਮੱਤੀ 16:18), ਜਿਹਨੂੰ ਉਹਦੀ ਰੂਹਾਨੀ ਦੇਹ ਕਿਹਾ ਜਾਂਦਾ ਹੈ (ਅਫ਼ਸੀਆਂ 1:22, 23), ਜਿਹਨੂੰ ਆਪਣੇ ਲਹੂ ਨਾਲ ਖਰੀਦਣ ਲਈ ਉਹਨੇ ਜਾਨ ਦੇ ਦਿਤੀ (ਰਸੂਲਾਂ ਦੇ ਕੰਮ 20:28) ਅਤੇ ਜਿਹਨੇ ਸੰਕੇਤਕ ਤੌਰ ਤੇ ਉਹਦੀ ਲਾੜੀ/ਪਤਨੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ (ਅਫ਼ਸੀਆਂ 5:22-33)। ਇਸ ਤਰ੍ਹਾਂ ਇਹ ਸ਼ਬਦ ਇਸ ਰੂਹਾਨੀ ਦੇਹ ਵਿਚ ਰਲਾਏ ਜਾਣ ਵਿਚ ਹਰ ਸਦੀ ਤੇ ਲੋਕਾਂ ਅਤੇ ‘‘ਮਸੀਹੀ’’ ਹੋਣ ਦਾ ਖਾਸ ਸਬੰਧ ਰਖਣ ਵਾਲਿਆਂ ਲਈ ਵਰਤਿਆ ਜਾਂਦਾ ਹੈ (ਰਸੂਲਾਂ ਦੇ ਕੰਮ 11:26)। ਇਹ ‘‘ਇਕ ਦੇਹ’’ ਭਾਵ ਉਨ੍ਹਾਂ ਲੋਕਾਂ ਦੀ ਰੂਹਾਨੀ ਦੇਹ ਹੈ, ਜਿਨ੍ਹਾਂ ਦਾ ਸਬੰਧ ਪ੍ਰਭੂ ਨਾਲ ਹੈ, ਜਿਹਦੇ ਬਾਰੇ ਪੌਲੁਸ ਨੇ ਇਹ ਸੱਚਾਈ ਦੱਸਦਿਆਂ ਲਿਖਿਆ ਕਿ ਇੱਕੋ ਕਲੀਸੀਆ ਹੈ ਜੋ ਮਸੀਹ ਦੀ ਹੈ (ਅਫ਼ਸੀਆਂ 4:4)। ਅਬਰਾਹਾਮ, ਮੂਸਾ, ਦਾਉਦ, ਦਾਨੀਏਲ ਅਤੇ ਪੁਰਾਣੇ ਨੇਮ ਵਿਚ ਦਿੱਤੇ ਸਭ ਵਿਸ਼ਵਾਸੀ ਪੁਰਖ ਅਤੇ ਔਰਤਾਂ ਜੋ ਕਲੀਸੀਆ ਦੇ ਬਣਨ ਤੋਂ ਪਹਿਲਾਂ ਸਨ, ਕਦੇ ਵੀ ਪ੍ਰਭੂ ਦੀ ਕਲੀਸੀਆ ਵਿਚ ਨਹੀਂ ਸਨ। ਉਹ ਵਿਸ਼ਵਾਸ ਨਾਲ ਬਚਾਏ ਗਏ ਸਨ ਪਰ ਉਨ੍ਹਾਂ ਨੂੰ ਮਸੀਹੀ ਆਖਣਾ ਗ਼ਲਤ ਹੋਵੇਗਾ

(2) *ਇਕਲੇਸੀਆ* ਕਿਸੇ ਖਾਸ ਥਾਂ ਇੰਜੀਲ ਸੁਣਾਏ ਜਾਣ ਨਾਲ ਸ਼ੁਰੂ ਹੋਈ ਸਥਾਨਕ ਲੋਕਾਂ ਦੀ ਜਮਾਤ ਨੂੰ ਵੀ ਕਿਹਾ ਜਾਂਦਾ ਹੈ। ਜਿੱਥੇ ਵੀ ਇੰਜੀਲ ਸੁਣਾਈ ਗਈ ਅਤੇ ਲੋਕਾਂ ਨੂੰ ਉਹਨੇ ਮੰਨ ਲਿਆ, ਉੱਥੇ ਕਲੀਸੀਆ ਕਾਇਮ ਹੋ ਗਈ। ਨਵੇਂ ਨੇਮ ਵਿਚ ਇਸ ਸ਼ਬਦ ਦੀ ਵਰਤੋਂ ਆਮ ਹੈ।

ਇਹ ਵੱਖ-ਵੱਖ ਡਿਨੋਮੀਨੇਸ਼ਨਾਂ ਨਹੀਂ ਸਨ, ਜਿਵੇਂ ਕਿ ਬਹੁਤ ਸਾਰੇ ਧਾਰਮਿਕ ਸੰਗਠਨਾਂ ਵੱਲੋਂ ਅੱਜ 'ਕਲੀਸੀਆ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਸਗੋਂ ਇਹ ਇਕ ਵਿਸ਼ਵਵਿਆਪੀ ਕਲੀਸੀਆ ਭਾਵ ਨਵੇਂ ਨੇਮ ਵਿਚ ਦਿੱਤੀ ਇੱਕੋ ਕਲੀਸੀਆ ਦੀਆਂ ਮੰਡਲੀਆਂ ਸਨ। ਨਵੇਂ ਨੇਮ ਵਿਚ ਕਿਸੇ ਅਜਿਹੀ ਡਿਨੋਮੀਨੇਸ਼ਨ (ਫਿਰਕੂ ਕਲੀਸੀਆ) ਦਾ ਜ਼ਿਕਰ ਨਹੀਂ ਹੈ। ਅੱਜ ਵੀ ਡਿਨੋਮੀਨੇਸ਼ਨਾਂ ਦੇ ਲੋਕ ਆਪਣੇ ਆਪ ਨੂੰ ਨਵੇਂ ਨੇਮ ਵਿਚ ਨਹੀਂ ਲੱਭ ਸਕਦੇ। ਕਿਉਂਕਿ ਅੱਜ ਜਿੰਨੀਆਂ ਵੀ ਡਿਨੋਮੀਨੇਸ਼ਨਾਂ ਹਨ ਸਭ ਦੀ ਸ਼ੁਰੂਆਤ ਮਸੀਹ ਦੇ ਧਰਤੀ ਤੇ ਰਹਿਣ ਦੇ ਕਈ ਸਾਲ ਬਾਅਦ ਹੋਈ ਸੀ। ਯਿਸੂ ਨੇ ਕਿਸੇ ਵੀ ਡਿਨੋਮੀਨੇਸ਼ਨ ਦੀ ਸ਼ੁਰੂਆਤ ਨਹੀਂ ਕੀਤੀ ਸੀ, ਸਗੋਂ ਆਦਮੀਆਂ ਨੇ ਹੀ ਇਨ੍ਹਾਂ ਨੂੰ ਬਣਾਇਆ। ਨਾ ਹੀ ਯਿਸੂ ਕਿਸੇ ਡਿਨੋਮੀਨੇਸ਼ਨ ਨੂੰ ਖਰੀਦਣ ਲਈ ਮਰਿਆ ਸੀ। ਸਾਡਾ ਪ੍ਰਭੂ ਤਾਂ ਆਪਣੀ ਕਲੀਸੀਆ ਨੂੰ ਖਰੀਦਣ ਲਈ ਮਰਿਆ ਸੀ। ਯਿਸੂ ਨੇ ਕਿਸੇ ਡਿਨੋਮੀਨੇਸ਼ਨ ਨੂੰ ਬਚਾਉਣ ਦਾ ਵਾਅਦਾ ਨਹੀਂ ਕੀਤਾ, ਬਲਕਿ ਉਹਨੇ ਅਪਣੀ ਹੀ ਰੂਹਾਨੀ ਦੇਹ ਦਾ ਮੁਕਤੀਦਾਤਾ ਹੋਣ ਦਾ ਵਾਅਦਾ ਕੀਤਾ ਹੈ (ਅਫ਼ਸੀਆਂ 5:23)। ਡਿਨੋਮੀਨੇਸ਼ਨ ਉਹ ਰੂਹਾਨੀ ਦੇਹ ਬਣਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੀ, ਕਿਉਂਕਿ ਉਹਦਾ ਨਾਂਅ ਬਾਈਬਲ 'ਚ ਨਹੀਂ ਹੈ।

(3) ਨਵੇਂ ਨੇਮ ਵਿਚ *ਇਕਲੇਸੀਆ* ਸ਼ਬਦ ਦੀ ਵਰਤੋਂ ਕਿਸੇ ਸਥਾਨਕ ਮੰਡਲੀ ਵਿਚ ਖੁਦਾ ਦੇ ਪਵਿੱਤਰ ਲੋਕਾਂ ਦੀ ਕਿਸੇ ਖ਼ਾਸ ਸਭਾ ਦਾ ਵਰਣਨ ਕਰਨ ਲਈ ਕੀਤਾ ਜਾਂਦਾ ਹੈ (ਰਸਲਾਂ ਦੇ ਕੰਮ 14:27; 1 ਕੁਰਿੰਥੀਆਂ 11:18; 14:23, 28, 33)। ਪੌਲੁਸ ਨੇ ਕੁਰਿੰਥੁਸ ਦੀ ਮੰਡਲੀ ਵਿਚ ਮਿਲਣ ਵਾਲੀਆਂ ਬੁਰਾਈਆਂ ਨੂੰ ਸੁਧਾਰਿਆ। ਖ਼ਾਸ ਕਰ ਅਧਿਆਇ 14 ਵਿਚ, ਪੌਲੁਸ ਨੇ ਉਨ੍ਹਾਂ ਦੀਆਂ ਸਭਾਵਾਂ ਵਿਚ ਮੋਅਜ਼ਜ਼ਿਆਂ ਦੇ ਦਾਨਾਂ ਦੀ ਦੁਰਵਰਤੋਂ ਰੋਕੀ। ਬਹੁਤ ਵਾਰ ਉਹਨੇ ਖੁਦਾ ਤੀ ਬੰਦਗੀ ਲਈ ਕੁਰਿੰਥੁਸ ਦੇ ਸੰਤਾਂ ਦੀ ਸਭਾ ਲਈ *ਇਕਲੇਸੀਆ* ਸ਼ਬਦ ਦੀ ਵਰਤੋਂ ਕੀਤੀ। ਉਹ ਇਕੱਠੇ ਹੁੰਦੇ, ਬੰਦਗੀ ਕਰਦੇ ਅਤੇ ਆਪੋ ਅਪਣੇ ਘਰਾਂ ਨੂੰ ਚਲੇ ਜਾਂਦੇ ਸਨ। ਇਸ ਤਰ੍ਹਾਂ ਇੱਕਠੇ ਹੋਣ ਤੇ ਉਸ ਖ਼ਾਸ ਮੌਕੇ ਤੇ 'ਕਲੀਸੀਆ' ਜਾਂ *ਇਕਲੇਸੀਆ* ਅਖਵਾਉਣਾ ਆਮ ਸੀ।

ਆਮਤੌਰ ਤੇ 'ਕਲੀਸੀਆ'³ ਸ਼ਬਦ ਦੀ ਵਰਤੋਂ ਇਸੇ ਤਰ੍ਹਾਂ ਹੁੰਦੀ ਹੈ, ਅਤੇ ਨਵੇਂ ਨੇਮ ਵਿਚ ਕਿਸੇ ਵੀ ਆਇਤ ਵਿਚ ਕਿਸੇ ਸ਼ਬਦ ਦੇ ਸਹੀ ਅਰਥ ਦੇ ਸੰਦਰਭ ਨੂੰ ਧਿਆਨ ਵਿਚ ਰੱਖਣ ਵਿਚ ਵਿਦਿਆਰਥੀਆਂ ਨੂੰ ਬਹੁਤ ਹੁਸ਼ਿਆਰੀ ਵਰਤਣੀ ਚਾਹੀਦੀ ਹੈ। ਕਿਸੇ ਸ਼ਬਦ ਦੇ ਮਤਲਬ ਜਦ ਕਈ ਨਿੱਕਲਦੇ ਹੋਣ, ਤਾਂ ਸੰਦਰਭ ਨੂੰ ਧਿਆਨ 'ਚ ਰੱਖਣ ਅਤੇ ਛੇਤੀ ਨਾਲ ਪੜ੍ਹਨ ਲਈ ਨਹੀਂ ਕਿਹਾ ਜਾ ਸਕਦਾ।

ਕੁਝ ਵਿਸ਼ਵਵਿਆਪੀ

ਪ੍ਰਭੂ ਦੀ ਕਲੀਸੀਆ ਦੀ ਪਹਿਲੀ ਮੰਡਲੀ ਯਰੂਸ਼ਲਮ ਵਿਚ ਸੀ (ਰਸੂਲਾਂ ਦੇ ਕੰਮ 2:41, 47; 8:1) ਅਤੇ ਛੇਤੀ ਹੀ ਸੀਰੀਆ ਦੇ ਅੰਤਾਕੀਆ ਵਿਚ ਅਜਿਹੀ ਇਕ ਹੋਰ ਮੰਡਲੀ ਬਣ ਗਈ ਸੀ (ਰਸੂਲਾਂ ਦੇ ਕੰਮ 11:25, 26)। ਫਿਰ ਪ੍ਰਭੂ ਦੀ ਯੋਜਨਾ ਮੁਤਾਬਕ (ਰਸੂਲਾਂ ਦੇ ਕੰਮ 1:8) ਪੂਰੇ ਯਹੂਦੀਆ, ਗਲੀਲ ਅਤੇ ਸਾਮਰੀਆ ਵਿਚ ਵੀ ਮੰਡਲੀਆਂ ਕਾਇਮ ਹੋ ਗਈਆਂ (ਰਸੂਲਾਂ ਦੇ ਕੰਮ 9:31)। ਪੌਲੁਸ ਦੀ ਪਹਿਲੀ ਮਿਸ਼ਨਰੀ ਯਾਤਰਾ ਵਿਚ, ਪਿਸਿਦੀਆ ਦੇ ਅੰਤਾਕੀਆ, ਇਕੁਨੀਉਮ, ਲੁਸਤਰਾ ਅਤੇ ਦਰਬੇ ਵਿਚ ਮੰਡਲੀਆਂ ਕਾਇਮ ਹੋ ਗਈਆਂ ਸਨ

(ਰਸੂਲਾਂ ਦੇ ਕੰਮ 14:20-23)। ਦੂਜੀ ਮਿਸ਼ਨਰੀ ਯਾਤਰਾ ਦੇ ਸ਼ੁਰੂ 'ਚ ਸੀਰੀਆ ਅਤੇ ਅੰਤਾਕੀਆ ਦੇ ਇਲਾਕਿਆਂ ਵਿਚ ਕਲੀਸੀਆਵਾਂ ਕਾਇਮ ਹੋ ਚੁਕੀਆਂ ਸਨ (ਰਸੂਲਾਂ ਦੇ ਕੰਮ 15:41)। ਛੇਤੀ ਹੀ ਕੁਰਿੰਥੁਸ (18:8; 1 ਕੁਰਿੰਥੀਆਂ 1:1, 2); ਅਫ਼ਸੁਸ (ਰਸੂਲਾਂ ਦੇ ਕੰਮ 20:17, 28; ਪ੍ਰਕਾਸ਼ ਦੀ ਪੋਥੀ 2:1); ਥੱਸਲੁਨੀਕੇ (1 ਥੱਸਲੁਨੀਕੀਆਂ 1:1); ਰੋਮ (ਰੋਮੀਆਂ 16:5); ਫ਼ਿਲਿਪੋ (ਫ਼ਿਲਿਪੀਆਂ 4:15) ਅਤੇ ਅਸੀਆ ਦੇ ਛੇ ਹੋਰ ਸ਼ਹਿਰਾਂ, ਸਮੁਰਨਾ, ਪਰਗਮੁਮ, ਬੁਆਤੀਰੇ, ਸਰਦੀਸ, ਫਿਲਾਡੈਲਫੀਆ ਅਤੇ ਲੌਦੀਕੀਆ ਵਿਚ (ਵੇਖੋ ਪ੍ਰਕਾਸ਼ ਦੀ ਪੋਥੀ 2 ਅਤੇ 3) ਕਲੀਸੀਆਵਾਂ ਕਾਇਮ ਹੋ ਗਈਆਂ ਸਨ। ਗਲਾਤੀਆ ਦੀਆਂ ਬਹੁਤ ਸਾਰੀਆਂ ਕਲੀਸੀਆਵਾਂ ਦਾ ਜ਼ਿਕਰ ਹੈ (1 ਕੁਰਿੰਥੀਆਂ 16:1)। ਦਮਿਸ਼ਕ ਵਿਚ ਵੀ ਇਕ ਮੰਡਲੀ ਸੀ ਜਿਹਦਾ ਜ਼ਿਕਰ ਕੀਤਾ ਜਾ ਸਕਦਾ ਹੈ, ਕਿਉਂਕਿ ਪੌਲੁਸ ਉੱਥੇ ਚੇਲਿਆਂ ਨਾਲ ਮਿਲਦਾ ਸੀ (ਰਸੂਲਾਂ ਦੇ ਕੰਮ 9:10, 19ਅ, 25)।

ਕੁਝ ਸੁਭਾਵਿਕ

ਪਤਰਸ ਅਤੇ ਹੋਰ ਰਸੂਲਾਂ ਨੇ ਯਹੂਸ਼ਲਮ ਵਿਚ ਇੰਜੀਲ ਸੁਣਾਈ ਸੀ (ਰਸੂਲਾਂ ਦੇ ਕੰਮ 2)। ਫ਼ਿਲਿੱਪੁਸ ਨੇ ਸਾਮਰੀਆ ਵਿਚ ਵਚਨ ਸੁਣਾਇਆ (ਰਸੂਲਾਂ ਦੇ ਕੰਮ 8:5) ਅਤੇ ਖਿੰਡ-ਪੁੰਡ ਜਾਣ ਵਾਲੇ ਚੇਲੇ ਬੜੀ ਸਰਗਰਮੀ ਨਾਲ ਅੰਤਾਕੀਆ ਤਕ ਵਚਨ ਨੂੰ ਲੈ ਗਏ ਸਨ (ਰਸੂਲਾਂ ਦੇ ਕੰਮ 11:19-21)। ਆਪਣੀ ਪਹਿਲੀ ਮਿਸ਼ਨਰੀ ਯਾਤਰਾ ਦੌਰਾਨ ਪੌਲੁਸ ਅੰਤਾਕੀਆ, ਇਕੁਨਿਉਮ, ਲੁਸਤਰਾ ਅਤੇ ਦਰਬੇ ਨਗਰਾਂ ਵਿਚ ਵਚਨ ਸੁਣਾਉਂਦਾ ਹੋਇਆ ਇੰਜੀਲ ਨੂੰ ਏਸ਼ੀਆ ਮਾਈਨਰ ਤਕ ਲੈ ਗਿਆ (ਰਸੂਲਾਂ ਦੇ ਕੰਮ 13; 14)।

ਪੌਲੁਸ, ਸੀਆਸ ਅਤੇ ਤਿਮੋਥਿਉਸ ਨੇ ਕੁਰਿੰਥੁਸ ਵਿਚ ਸੱਚਾਈ ਦੀ ਸਿੱਖਿਆ ਦਿੱਤੀ (ਰਸੂਲਾਂ ਦੇ ਕੰਮ 18:1-11) ਅਤੇ ਥੱਸਲੁਨੀਕੇ ਦੇ ਲੋਕਾਂ ਨੇ ਬੜੀ ਖੁਸ਼ੀ ਅਤੇ ਸਾਦਗੀ ਨਾਲ ਉਨ੍ਹਾਂ ਦੀਆਂ ਗੱਲਾਂ ਨੂੰ ਖੁਦਾ ਦਾ ਵਚਨ ਮੰਨ ਕੇ ਕਬੂਲ ਕਰ ਲਈਆਂ (1 ਥੱਸਲੁਨੀਕੀਆਂ 2:13)। ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਅਸੀਆ ਦੇ ਹੋਰ ਸ਼ਹਿਰਾਂ ਨੇ ਅਫ਼ਸੁਸ ਵਿਚ ਪੌਲੁਸ ਦੇ ਤਿੰਨ ਸਾਲਾਂ ਦੇ ਕਾਰਜ ਦੌਰਾਨ ਇੰਜੀਲ ਸੁਣੀ (ਰਸੂਲਾਂ ਦੇ ਕੰਮ 19:10; 20:31)।

ਇਨ੍ਹਾਂ ਸਭ ਥਾਂਵਾਂ ਵਿਚ, ਰਾਜ ਦਾ ਬੀਅ, ਬੀਜਿਆ ਜਾ ਰਿਹਾ ਸੀ, ਜਿਸ ਨਾਲ ਰਾਜ ਦੇ ਸ਼ਹਿਰੀ ਬਣੇ (ਲੂਕਾ 8:11), ਇਵੈਂਜਲਿਸਟਾਂ ਭਾਵ ਇੰਜੀਲ ਦੇ ਪ੍ਰਚਾਰਕਾਂ ਨੂੰ ਨੇਕ ਅਤੇ ਖਰੇ ਦਿਲ ਮਿਲੇ ਜਿਨ੍ਹਾਂ ਵਿਚ ਰਾਜ ਦਾ ਬੀਅ ਬੀਜਿਆ ਜਾ ਸਕਦਾ ਸੀ, ਉੱਗ ਸਕਦਾ ਸੀ, ਪੁੰਗਰ ਸਕਦਾ ਸੀ ਅਤੇ ਵਾਢੀ ਲਈ ਤਿਆਰ ਹੋ ਸਕਦਾ ਸੀ।

ਕੁਝ ਅਥਦੀ

ਜਿਨ੍ਹਾਂ ਲੋਕਾਂ ਨੂੰ 'ਕਲੀਸੀਆ' ਆਖਿਆ ਗਿਆ, ਪ੍ਰਭੂ ਯਿਸੂ ਮਸੀਹ ਵੱਲੋਂ ਖੁਦਾ ਦੇ ਅਥਦੀ ਮਕਸਦ ਦਾ ਨਤੀਜਾ ਸਨ (ਅਫ਼ਸੀਆਂ 1:3-6; 3:10)। ਉਹ ਆਪਣੀ ਕਲੀਸੀਆ ਬਣਾਉਣ ਦੇ ਯਿਸੂ ਦੇ ਵਾਅਦੇ (ਮੱਤੀ 16:18) ਅਤੇ ਉਨ੍ਹਾਂ ਨੂੰ ਅਪਣੇ ਲਹੂ ਨਾਲ ਖਰੀਦਣ ਦਾ ਨਤੀਜਾ ਸਨ (ਰਸੂਲਾਂ ਦੇ ਕੰਮ 20:28; 1 ਪਤਰਸ 1:18, 19)। ਇਹ ਲੋਕ ਖੁਦਾ ਦੇ ਰੂਹਾਨੀ ਦੇਹ ਭਾਵ ਕਲੀਸੀਆ ਦੇ ਸਿਰ ਨੂੰ ਸਮਰਪਿਤ ਹੋਣਾ ਚਾਹੁੰਦੇ ਸਨ (ਅਫ਼ਸੀਆਂ 1:22, 23)। ਇਨ੍ਹਾਂ ਲੋਕਾਂ ਨੇ ਮਸੀਹ ਦਾ ਹੁਕਮ ਮੰਨ ਲਿਆ ਸੀ (ਅਫ਼ਸੀਆਂ 5:23)।

ਅੱਜ ਕਲੀਸੀਆ ਉਨ੍ਹਾਂ ਲੋਕਾਂ ਨਾਲ ਬਣਦੀ ਹੈ, ਜਿਨ੍ਹਾਂ ਰਾਹੀਂ ਖੁਦਾ ਦੀ ਅਬਦੀ ਮੰਸ਼ਾ ਪੂਰੀ ਹੋਵੇਗੀ (ਅਫ਼ਸੀਆਂ 1:23)। ਇਹ ਉਹ ਲੋਕ ਹਨ ਜਿਨ੍ਹਾਂ ਦਾ ਜ਼ਿਕਰ ਖੁਦਾ ਨੂੰ ਵਡਿਆਈ ਦੇਣ ਲਈ ਕਾਫ਼ੀ ਅਤੇ ਕਬੂਲੇ ਜਾਣ ਯੋਗ ਲੋਕਾਂ ਦੇ ਤੌਰ ਤੇ ਕੀਤਾ ਗਿਆ ਹੈ (ਅਫ਼ਸੀਆਂ 3:21)। ਸਿਰਫ਼ ਇਹੀ ਲੋਕ ਪਵਿੱਤਰ ਯਾਜਕ ਹਨ ਜੋ ਖੁਦਾ ਨੂੰ ਕਬੂਲੇ ਜਾਣ ਯੋਗ ਬੰਦਗੀ ਕਰ ਸਕਦੇ ਹਨ। ਇਹ ਚੁਣੇ ਹੋਏ ਲੋਕ ਚੁਣਿਆ ਹੋਇਆ ਵੰਸ਼, ਯਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪ੍ਰਮੇਸ਼ਵਰ ਦੀ ਖ਼ਾਸ ਪਰਜਾ ਅਤੇ ਖੁਦਾ ਦਾ ਰਹਿਮ ਪਾਏ ਹੋਏ ਲੋਕ ਹਨ (1 ਪਤਰਸ 2:5, 9, 10)।

ਇਸ ਕਰਕੇ ਪ੍ਰਭੂ ਦੀ ਕਲੀਸੀਆ ਦੇ ਲੋਕ ਅਪਣੀ ਕਿਸੇ ਖੂਬੀ ਕਰਕੇ ਨਹੀਂ ਸਗੋਂ ਰਾਜੇ ਦਾ ਹੁਕਮ ਮੰਨਣ ਦੀ ਆਪਣੀ ਇੱਛਾ ਅਤੇ ਵਿਸ਼ਵਾਸ ਯੋਗ ਠਹਿਰ ਕੇ ਅਖ਼ੀਰ ਤਕ ਉਸ ਵਿਚ ਭਰੋਸਾ ਕਰਕੇ ਸਚਮੁਚ ਖ਼ਾਸ ਹਨ। ਉਨ੍ਹਾਂ ਨੂੰ ਯਿਸੂ ਦੇ ਲਹੂ ਨਾਲ ਧੋਤਾ ਗਿਆ (ਅਫ਼ਸੀਆਂ 5:26) ਅਤੇ ਉਹ ਬੜੀ ਆਸ ਨਾਲ ਉਹਦੇ ਆਉਣ ਤੀ ਉਡੀਕ ਕਰਦੇ ਹਨ ਉਹ ਖੁਦਾ ਦੇ ਘਰਾਣੇ ਅਰਥਾਤ ਪਰਿਵਾਰ ਦੇ ਤੌਰ ਦੇ ਉਸ ਦਿਨ ਉਹਦੇ ਰੂਹਾਨੀ ਲੋਕਾਂ ਵਿਚ ਮਿਲ ਕੇ ਇੱਜ਼ਤ ਪਾਉਣਗੇ (1 ਤਿਮੋਥਿਉਸ 3:15; 1 ਯੂਹੰਨਾ 3:1)।

ਸਾਰ

ਰਸੂਲਾਂ ਦੇ ਕੰਮ ਕਿਤਾਬ ਵਿਚ ਕੁਝ ਖ਼ਾਸ ਸ਼ੁਰੂਆਤ ਹੋਈ। ਇਹ ਯੁੱਗਾਂ ਨੂੰ ਖੋਲ੍ਹ ਕੇ ਦੱਸਣ ਦਾ ਸਿਖਰ ਸੀ (1 ਕੁਰਿੰਥੀਆਂ 10:11)। ਮਸੀਹ ਦੇ ਸਲੀਬ ਚੜ੍ਹਾਏ ਜਾਣ ਦੇ ਬਾਅਦ ਵਾਲੇ ਲੋਕ ਸਭ ਤੋਂ ਵੱਧ ਬਰਕਤ ਪਾਏ ਲੋਕ ਹਨ। ਅੱਜ ਬਾਈਬਲ ਪੜ੍ਹਨ ਵਾਲੇ ਲੋਕ ਆਪਣੇ ਲੋਕਾਂ ਨਾਲ ਖੁਦਾ ਦੇ ਇਤਿਹਾਸਕ ਕੰਮਾਂ ਦਾ ਅਧਿਐਨ ਕਰਨ ਦੇ ਵੇਖ ਸਕਦੇ ਹਨ ਕਿ ਉਹਨੇ ਕਿਵੇਂ ਨਿਆਂ ਕੀਤਾ। ਇਨ੍ਹਾਂ ਮਹਾਨ, ਇਤਿਹਾਸਕ ਕੰਮਾਂ ਦਾ ਅਧਿਐਨ ਕਰਨ ਤੇ ਕਿਸੇ ਵੀ ਮਸੀਹੀ ਦੇ ਦਿਲ 'ਚ ਆਸ ਬੱਝ ਸਕਦੀ ਹੈ (ਰੋਮੀਆ 15:4)। ਖੁਦਾ ਨੇ ਸਨਾਤਨ ਤੋਂ ਹੀ ਪਾਪੀਆਂ ਨੂੰ ਬਚਾਉਣ ਦੀ ਯੋਜਨਾ ਬਣਾਈ ਸੀ ਅਤੇ ਉਹਨੇ ਆਪਣੀ ਯੋਜਨਾ ਨੂੰ ਪੂਰਾ ਕੀਤਾ। ਰਸੂਲਾਂ ਦੇ ਕੰਮ ਕਿਤਾਬ ਇਕ ਰੋਮਾਂਚ ਭਰਿਆ ਇਤਿਹਾਸ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਖੁਦਾ ਨੇ ਇਸ ਯੋਜਨਾ ਨੂੰ ਕਦੇ, ਕਿੱਥੇ ਅਤੇ ਕਿਵੇਂ ਪੂਰਾ ਕੀਤਾ।

ਛੁਟਕਾਰੇ ਦੀ ਯੋਜਨਾ ਦੇ ਸਿਖਰ ਦੇ ਨੇੜੇ ਆਉਣ ਤੇ, ਯਿਸੂ ਨੇ ਆਪਣੀ ਕਲੀਸੀਆ ਬਣਾਉਣ ਦਾ ਵਾਅਦਾ ਕੀਤਾ। ਉਹ ਤਿਨ ਸਾਲ ਤਕ ਇਸ ਨਵੇਂ ਰੂਹਾਨੀ ਪ੍ਰਬੰਧ ਅਤੇ ਪਹਿਲੀ ਸਦੀ ਵਿਚ ਕਲੀਸੀਆ ਦੀ ਅਸਲ ਸਥਾਪਨਾ ਅਤੇ ਵਿਕਾਸ ਨੂੰ ਪੂਰਾ ਕਰਨ ਲਈ ਬਾਰਾਂ ਲੋਕਾਂ ਨੂੰ ਸਿੱਖਿਅਤ ਕਰਨ ਲਈ ਸਾਰੇ ਫਲਸਤੀਨ ਵਿਚ ਘੁਮਾਇਆ। ਯਿਸੂ ਨੇ ਅਪਣੀ ਕਲੀਸੀਆ ਉਦੋਂ ਬਣਾਈ, ਜਦ ਪਵਿੱਤਰ ਆਤਮਾ ਤੋਂ ਸ਼ਕਤੀ ਪਾ ਕੇ ਰਸੂਲਾਂ ਨੇ ਉਹੀ ਕੀਤਾ, ਜਿਹਾ ਕਰਨ ਲਈ ਯਿਸੂ ਨੇ ਉਨ੍ਹਾਂ ਨੂੰ ਸਿਖਾਇਆ ਸੀ। 'ਪਤਾਲ ਦੇ ਫ਼ਾਟਕ' (ਮੱਤੀ 16:18) ਵੀ ਯਿਸੂ ਵੱਲੋਂ ਕਲੀਸੀਆ ਕਾਇਮ ਕਰਨ ਵਿਚ ਆੜਿੱਕਾ ਨਹੀਂ ਡਾਹ ਸਕੇ ਅਤੇ ਨਾ ਹੀ ਸ਼ੈਤਾਨ ਇਸ ਦਾ ਕਦੇ ਇਸ ਤੇ ਵਸ ਹੋ ਸਕਿਆ। ਪ੍ਰਭੂ ਦੀ ਕਲੀਸੀਆ ਨਵੇਂ ਨੇਮ ਦੇ ਸਮਿਆਂ 'ਚ ਵੀ ਕਾਇਮ ਰਹੀ ਅਤੇ ਨਿਆਂ ਦੇ ਦਿਨ ਤਕ ਵੀ ਰਹੇਗੀ। ਰਸੂਲਾਂ ਦੇ ਕੰਮ ਕਿਤਾਬ ਉਸ ਰੋਮਾਂਚ ਭਰੀ ਫ਼ਤਹਿ ਦਾ ਖੁਦਾ ਦੀ ਪ੍ਰੇਰਣਾ ਨਾਲ ਲਿਖਿਆ ਇਤਿਹਾਸ ਹੈ।

ਟਿੱਪਣੀਆਂ

¹KJV ਵਿਚ ਰਸੂਲਾਂ ਦੇ ਕੰਮ 2:47 'ਚ "church" ਅਰਥਾਤ ਕਲੀਸੀਆ ਸ਼ਬਦ ਸਿੱਖਿਆ ਸੰਬੰਧੀ ਕਿਸੇ ਗਲਤੀ ਨੂੰ ਨਹੀਂ ਵਿਖਾਉਂਦਾ ਹੈ। ਕਿਉਂਕਿ ਬਾਅਦ 'ਚ ਇਹ ਸਪਸ਼ਟ ਹੈ ਕਿ ਪੈਂਟੀਕੋਸਟ ਵਾਲੇ ਦਿਨ ਖੁਸ਼ਖਬਰੀ ਨੂੰ ਮੰਨਣ ਵਾਲੇ ਇਨ੍ਹਾਂ ਯਹੂਦੀਆਂ ਨੂੰ ਹੀ "ਕਲੀਸੀਆ" ਕਿਹਾ ਗਿਆ ਸੀ (ਰਸੂਲਾਂ ਦੇ ਕੰਮ 5:11; 8:1, 3)।
²ਯਿਸੂ ਨੇ ਯੂਨਾਨੀ ਭਾਸ਼ਾ ਵਿਚ ਵਰਤੋਂ ਜਾਣ ਵਾਲੇ ਇਕ ਹੋਰ ਸ਼ਬਦ *ਬੈਪਟਿਸਮੋਸ* ਦੀ ਇਹੀ ਵਰਤੋਂ ਕੀਤੀ। ਇਹ ਸ਼ਬਦ *baptizein* ਤੋਂ ਨਿੱਕਲਿਆ ਹੈ, ਜਿਹਦਾ ਅਰਥ ਹੈ "ਡੁਬੋਣਾ, ਗੋਤਾ ਲਾਉਣਾ ਜਾਂ ਡੁਬਕੀ ਲਾਉਣਾ।" ਉੱਨ ਅਤੇ ਰੰਗ ਦੇ ਕਾਰਖਾਨਿਆਂ ਵਿਚ ਕੱਪੜੇ ਨੂੰ ਵੱਖੋ-ਵੱਖ ਰੰਗ ਦੇਣ ਵਾਲੇ ਹੋਜ਼ਾਂ ਵਿਚ ਕੱਪੜੇ ਦੇ ਥਾਨ ਡੁਬੋਣ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ। ਜੇ 1611 'ਚ KJV ਬਾਈਬਲ ਦੇ ਅਨੁਵਾਦ ਕਰਦੇ, ਤਾਂ ਉਲਟ, ਚਰਚ ਆਫ ਇੰਗਲੈਂਡ ਵਿਚ ਮਸੀਹੀ ਬਣਨ ਵਾਲਿਆਂ ਦੇ ਛਿੜਕਾਅ ਤੀ ਪੁਰਾਣੀ ਰਵਾਇਤ ਕਰਕੇ, ਅਨੁਵਾਦਕਾਂ ਨੇ ਅੰਗ੍ਰੇਜ਼ੀ ਭਾਸ਼ਾ 'ਚ ਬਦਲਣਾ ਸੀ।³ ਇਨ੍ਹਾਂ ਤਿਨ੍ਹਾਂ ਇਸਤੇਮਾਲਾਂ ਦੇ ਸਪੱਸ਼ਟ ਅਪਵਾਦ ਵਿਚ *ਇਕਲੇਸੀਆ* ਦੀ ਵਰਤੋਂ ਇਕ ਹੋਰ ਵਾਰ ਹੋਈ ਹੈ ਜਦ ਇਸਤੀਫਾਨ ਨੇ "ਜੰਗਲ ਵਿਚ ਬਪਤਿਸਮਾ" ਦਾ ਜ਼ਿਕਰ ਕੀਤਾ (ਰਸੂਲਾਂ ਦੇ ਕੰਮ 7:38)। ਇਸ ਸੰਦਰਭ ਵਿਚ ਇਸਤੀਫਾਨ ਮਿਸਰ ਦੀ ਗੁਲਾਮੀ 'ਚੋਂ ਬਾਹਰ ਨਿਕਲਣ ਅਤੇ ਵਾਅਦੇ ਦੇ ਦੇਸ਼ ਕਨਾਨ ਵਿਚ ਲੈ ਜਾਣ ਦੇ ਖੁਦਾ ਦੇ ਮਕਸਦ ਲਈ ਸੀਨੈ ਦੇ ਜੰਗਲ ਵਿਚ ਇਕੱਠੇ ਹੋਏ ਯਹੂਦੀਆਂ ਦੀ ਗੱਲ ਕਰ ਰਿਹਾ ਸੀ।

© 2009 Truth for Today